



ਐਡਵਰਡਜ਼ਬਰਗ ਕਾਰਡੀਨਲ ਨਗਰ ਖੇਤਰ ਸ਼ਾਨਦਾਰ ਸੇਂਟ ਲਾਰੇਂਸ ਨਦੀ ਸਮੁੰਦਰੀ ਮਾਰਗ ਦੇ ਕਿਨਾਰੇ ਤੇ ਸਥਿਤ ਹੈ। ਇਸ ਮਿੱਤਰਤਾ ਪੂਰਨ ਨਗਰ ਖੇਤਰ ਦਾ ਮੁੱਖ ਆਧਾਰ ਕਾਰਡੀਨਲ ਅਤੇ ਸਪੈਂਸਰਵਿੱਲ (Cardinal and Spencerville) ਦੇ ਭਾਈਚਾਰੇ ਅਤੇ ਕਈ ਛੋਟੇ ਛੋਟੇ ਪਿੰਡ ਹਨ। ਇਤਿਹਾਸਕ ਥਾਵਾਂ, ਸਕੂਲ, ਮਨ-ਪਰਚਾਵੇ ਦੀਆਂ ਸਹੂਲਤਾਂ, ਪਾਰਕ ਅਤੇ ਭਾਈਚਾਰਕ ਵਪਾਰ ਅਤੇ ਸੰਸਥਾਵਾਂ ਲੋਕਾਂ ਨੂੰ ਜੀਵਨ ਦੀ ਬਿਹਤਰੀਨ ਗੁਣਵੱਤਾ ਦਾ ਆਨੰਦ ਲੈਣ ਦਾ ਮੌਕਾ ਪ੍ਰਦਾਨ ਕਰਦੇ ਹਨ। ਇੱਥੋਂ ਦੇ ਆਕਰਸ਼ਣਾਂ ਵਿਚ ਸਪੈਂਸਰਵਿੱਲ ਮਿੱਲ (Spencerville Mill) ਅਤੇ ਕੋਮੀ ਇਤਿਹਾਸਕ ਥਾਂ ਬੈਟਲ ਆਫ ਦ ਵਿੰਡਮਿਲ (Battle of the Windmill) ਸ਼ਾਮਲ ਹਨ।

ਹਾਈਵੇ 401 ਅਤੇ ਹਾਈਵੇ 416 ਦੇ ਜੰਕਸ਼ਨ ਵਾਲੀ ਮਹੱਤਵਪੂਰਨ ਥਾਂ 'ਤੇ ਸਥਿਤ ਐਡਵਰਡਜ਼ਬਰਗ ਕਾਰਡੀਨਲ ਦੇ ਵਿਚ ਜੋਨਸਟਾਉਨ ਉਦਯੋਗਿਕ ਪਾਰਕ (Johnstown Industrial Park) ਹੈ ਜਿਸ ਵਿਚ ਉਦਯੋਗਿਕ ਵਿਕਾਸ ਦੇ ਲਈ 400 ਏਕੜ ਵਧੀਆ ਅਵਿਕਸਤ ਜ਼ਮੀਨ ਉਪਲਬਧ ਹੈ। ਜੋਨਸਟਾਉਨ ਵਿਚ ਸੇਂਟ ਲਾਰੇਂਸ ਨਦੀ ਦੇ ਉੱਪਰ ਪ੍ਰਿਸਕੋਟ-ਓਡੈਂਸਬਰਗ ਅੰਤਰਰਾਸ਼ਟਰੀ ਪੁਲ (Prescott-Ogdensburg International Bridge) ਬਣਿਆ ਹੋਇਆ ਹੈ ਜਿਸ ਰਾਹੀਂ ਆਸਾਨੀ ਨਾਲ ਅਮਰੀਕਾ ਜਾਇਆ ਜਾ ਸਕਦਾ ਹੈ। ਇਸ ਨਗਰ ਖੇਤਰ ਦੀ ਡੂੰਘੀ ਸਮੁੰਦਰੀ ਬੰਦਰਗਾਹ ਪੋਰਟ ਆਫ ਪ੍ਰਿਸਕੋਟ (Port of Johnstown), ਅਤੇ ਇਸਦੇ ਅਨਾਜ ਐਲੀਵੇਟਰ ਇਸ ਨੂੰ ਵਪਾਰਕ ਤੌਰ ਤੇ ਉੱਤਰੀ ਅਮਰੀਕਾ ਦੀਆਂ ਗ੍ਰੇਟ ਲੇਕਸ ਅਤੇ ਬਾਕੀ ਦੁਨੀਆਂ ਨਾਲ ਜੋੜਦੇ ਹਨ। ਅਗਲੇ ਚਾਰ ਸਾਲਾਂ ਵਿਚ \$35-ਮਿਲੀਅਨ ਦੇ ਖਰਚੇ ਨਾਲ ਇਸ ਬੰਦਰਗਾਹ ਦਾ ਵਿਸਤਾਰ ਹੋਵੇਗਾ। ਕਨੇਡੀਅਨ ਨੈਸ਼ਨਲ ਰੇਲਵੇ (CNR) ਦੀ ਲਾਈਨ ਇਸ ਨਗਰ ਖੇਤਰ ਵਿਚੋਂ ਲੰਘਦੀ ਹੈ। ਬੰਦਰਗਾਹ ਦੇ ਨੇੜੇ ਕਾਉਂਟੀ ਰੋਡ 2 ਦੇ ਉੱਤਰ ਵਲ ਤਕਰੀਬਨ 50 ਏਕੜ ਦੇ ਇਲਾਕੇ ਵਿਚ ਓਨਟੈਰੀਓ ਈਸਟ ਵੁਡ ਸੈਂਟਰ ਅਤੇ ਈਕੋ-ਇੰਡਸਟ੍ਰੀਅਲ ਪਾਰਕ ਬਣਾਏ ਜਾ ਰਹੇ ਹਨ।

- ਕੁੱਲ ਆਬਾਦੀ: 7,093 (Statistics Canada Census 2016)
- ਜਨਵਰੀ ਵਿਚ ਔਸਤ ਤਾਪਮਾਨ: -8 °C (27 °F)
- ਜੁਲਾਈ ਵਿਚ ਔਸਤ ਤਾਪਮਾਨ: 26 °C (70 °F)
- ਔਸਤ ਸਾਲਾਨਾ ਵਰ੍ਹਣ (ਮੀਂਹ, ਬਰਫ ਆਦਿ): 784 mm rain, 198 cm snow
- ਪ੍ਰਤਿ ਵਿਅਕਤੀ ਆਮਦਨੀ: \$70,940
- ਔਸਤ ਪਰਿਵਾਰਕ ਆਮਦਨੀ: \$93,343
- ਬੇਰੁਜ਼ਗਾਰੀ ਦੀ ਔਸਤ ਦਰ: 5-6 %
- ਹਾਈ ਸਕੂਲ ਪਾਸ ਬਾਲਗ ਵਿਅਕਤੀ: 1,170
- ਕਾਲਜ ਜਾਂ ਯੂਨੀਵਰਸਿਟੀ ਦੀ ਡਿਗਰੀ ਵਾਲੇ ਬਾਲਗ: 2,225
- 2 ਬੈਡਰੂਮ ਵਾਲੇ ਅਪਾਰਟਮੈਂਟ ਦਾ ਮਹੀਨੇ ਦਾ ਔਸਤ ਕਿਰਾਇਆ: \$895
- ਔਸਤ 3 ਬੈਡਰੂਮ ਵੱਖ ਬੰਗਲਾ: \$276,921



ਵਧੇਰੇ ਜਾਣਕਾਰੀ:

Deb McKinstry, ਮੁੱਖ ਪ੍ਰਸ਼ਾਸਨਕ ਅਧਿਕਾਰੀ (CAO) P.O. Box 129, 18 Centre St. Spencerville, ON., K0E 1X0 Canada
ਐਡਵਰਡਜ਼ਬਰਗ ਕਾਰਡੀਨਲ 613-658-3055 / dmckinstry@twpec.ca